

ਦੇਖਭਾਲ ਅਤੇ ਅਵਸਰਾਂ ਲਈ ਯੋਜਨਾ



ਹੋਰ ਜ਼ਿਆਦਾ ਚਾਇਲਡ ਕੇਅਰ, ਹੋਰ ਜ਼ਿਆਦਾ ਚੋਣ

ਛੋਟੇ ਬੱਚਿਆਂ ਵਾਲੇ ਪਰਿਵਾਰਾਂ ਵਾਸਤੇ, ਚਾਇਲਡ ਕੇਅਰ ਤੱਕ ਪਹੁੰਚ ਬਹੁਤ ਮਹੱਤਵਪੂਰਨ ਹੈ। ਜਦੋਂ ਹੋਰ ਜ਼ਿਆਦਾ ਮਾਤਾ-ਪਿਤਾ ਨੂੰ ਚਾਇਲਡ ਕੇਅਰ ਤੱਕ ਪਹੁੰਚ ਪ੍ਰਾਪਤ ਹੁੰਦੀ ਹੈ ਤਾਂ ਉਹ ਕੰਮ ਤੇ ਵਾਪਸ ਮੁੜਨ ਦੀ ਚੋਣ ਕਰ ਸਕਦੇ ਹਨ। ਇਸ ਬਜਟ ਵਿੱਚ, ਓਨਟਾਰੀਓ ਚਾਇਲਡ ਕੇਅਰ ਤੱਕ ਪਹੁੰਚ ਨੂੰ ਵਧਾਉਣ ਲਈ ਅਤੇ ਹੋਰ ਜ਼ਿਆਦਾ ਪਰਿਵਾਰਾਂ ਲਈ ਖਰਚਾ ਬਰਦਾਸ਼ਤ ਕਰਨ ਦੀ ਸਮਰੱਥਾ ਨੂੰ ਵਧਾਉਣ ਲਈ ਤਿੰਨ ਸਾਲਾਂ ਵਿੱਚ \$2.2 ਬਿਲੀਅਨ ਤੋਂ ਵੱਧ ਦਾ ਵਾਧੂ ਨਿਵੇਸ਼ ਕਰ ਰਿਹਾ ਹੈ।



ਸਕੂਲ ਤੋਂ ਪਹਿਲਾਂ ਅਤੇ ਬਾਅਦ ਦੀ ਦੇਖਭਾਲ

ਸਕੂਲ ਬੋਰਡਾਂ ਕੋਲੋਂ ਜ਼ਿਆਦਾਤਰ ਐਲੀਮੈਂਟਰੀ ਸਕੂਲਾਂ ਵਿੱਚ ਪ੍ਰੋਗਰਾਮ ਮੁਹੱਈਆ ਕਰਨ ਦੀ ਮੰਗ ਕਰਕੇ 12 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਸਕੂਲ ਤੋਂ ਪਹਿਲਾਂ ਅਤੇ ਬਾਅਦ ਦੇ ਦੇਖਭਾਲ ਪ੍ਰੋਗਰਾਮਾਂ ਤੱਕ ਬਿਹਤਰ ਪਹੁੰਚ ਪ੍ਰਦਾਨ ਕਰ ਰਿਹਾ ਹੈ।



ਮੁਫਤ ਪ੍ਰੀਸਕੂਲ ਚਾਇਲਡ ਕੇਅਰ

ਢਾਈ ਸਾਲ ਦੇ ਬੱਚਿਆਂ ਲਈ ਉਨ੍ਹਾਂ ਦੇ ਕਿੰਡਰਗਾਰਟਨ ਲਈ ਯੋਗ ਹੋ ਜਾਣ ਤੱਕ ਪ੍ਰੀਸਕੂਲ ਚਾਇਲਡ ਕੇਅਰ ਨੂੰ ਮੁਫਤ ਬਣਾ ਕੇ ਹੋਰ ਜ਼ਿਆਦਾ ਕਿਫਾਇਤੀ ਗੁਣਵੱਤਾ ਵਾਲੀ ਚਾਇਲਡ ਕੇਅਰ ਮੁਹੱਈਆ ਕਰ ਰਿਹਾ ਹੈ। ਇਹ ਇੱਕ ਬੱਚੇ ਵਾਲੇ ਪਰਿਵਾਰ ਲਈ ਐਸਤਨ \$17,000 ਬਚਾਉਂਦਾ ਹੈ ਅਤੇ ਉਨ੍ਹਾਂ ਬਚਤਾਂ ਨੂੰ ਵਧਾਉਂਦਾ ਹੈ ਜਿਹੜੀਆਂ ਪਰਿਵਾਰ ਫੁੱਲ-ਡੇ ਕਿੰਡਰਗਾਰਟਨ ਤੋਂ ਪ੍ਰਾਪਤ ਕਰਦੇ ਹਨ।



ਹੋਰ ਜ਼ਿਆਦਾ ਚਾਇਲਡ ਕੇਅਰ ਸਥਾਨ

100,000 ਤੋਂ ਵੱਧ ਬੱਚਿਆਂ ਨੂੰ ਉੱਚ-ਗੁਣਵੱਤਾ ਵਾਲੀ ਚਾਇਲਡ ਕੇਅਰ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ - ਅਤੇ ਸਾਰੇ ਨਵੇਂ ਸਥਾਨਾਂ ਵਿੱਚੋਂ ਲਗਭਗ 60 ਪ੍ਰਤੀਸ਼ਤ ਲਈ ਸਬਸਿਡੀਆਂ ਵਾਲੇ ਪਰਿਵਾਰਾਂ ਵਾਸਤੇ ਵਾਧੂ ਵਿੱਤੀ ਸਹਾਰੇ ਪੇਸ਼ ਕਰ ਰਿਹਾ ਹੈ।

ਮੁਫਤ ਪ੍ਰੀਸਕੂਲ

ਓਨਟਾਰਿਓ:

- ਸਿਤੰਬਰ 2020 ਵਿੱਚ ਸ਼ੁਰੂਆਤ ਕਰਕੇ, ਢਾਈ ਸਾਲ ਦੇ ਬੱਚਿਆਂ ਲਈ ਉਨ੍ਹਾਂ ਦੇ ਕਿੰਡਰਗਾਰਟਨ ਲਈ ਯੋਗ ਹੋ ਜਾਣ ਤੱਕ ਪ੍ਰੀਸਕੂਲ ਚਾਇਲਡ ਕੇਅਰ ਨੂੰ ਬਿਲਕੁਲ ਮੁਫਤ ਬਣਾ ਕੇ ਪਰਿਵਾਰਾਂ ਵਾਸਤੇ ਪ੍ਰਤੀ ਬੱਚੇ ਲਈ ਐਸਤਨ \$17,000 ਦੀ ਬਚਤ ਕਰ ਰਿਹਾ ਹੈ।
- ਅਗਲੇ ਛੇ ਸਾਲਾਂ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਉਚਿਤ ਸਥਾਨ ਹੈ, ਸਕੂਲਾਂ ਵਿੱਚ 10,000 ਪ੍ਰੀਸਕੂਲ ਚਾਇਲਡ ਕੇਅਰ ਸਥਾਨਾਂ ਅਤੇ ਕਮਿਊਨਿਟੀ ਵਿੱਚ ਅਧਾਰਤ 4,000 ਸਥਾਨਾਂ ਦਾ ਨਿਰਮਾਣ ਕਰਨ ਲਈ \$534 ਮਿਲੀਅਨ ਦਾ ਨਿਵੇਸ਼ ਕਰ ਰਿਹਾ ਹੈ।
- ਪ੍ਰਾਂਤ ਭਰ ਵਿੱਚ 45,000 ਨਵੇਂ ਲਸੰਸਸ਼ੁਦਾ ਚਾਇਲਡ ਕੇਅਰ ਸਥਾਨ ਬਣਾਉਣ ਵਾਸਤੇ ਪੂੰਜੀ ਸੰਬੰਧੀ ਫੰਡਿੰਗ ਵਿੱਚ ਪੰਜ ਸਾਲਾਂ ਵਿੱਚ \$1.6 ਬਿਲੀਅਨ ਦਾ ਨਿਵੇਸ਼ ਕਰ ਰਿਹਾ ਹੈ।

ਪਹੁੰਚ ਨੂੰ ਵਧਾਉਣਾ ਅਤੇ ਚਾਇਲਡ ਕੇਅਰ ਸਿਸਟਮ ਨੂੰ ਸੁਧਾਰਨਾ

ਓਨਟਾਰਿਓ:

- ਚਾਇਲਡ ਕੇਅਰ ਤੱਕ ਪਹੁੰਚ ਨੂੰ ਵਧਾਉਣ ਅਤੇ ਹੋਰ ਜ਼ਿਆਦਾ ਓਨਟਾਰਿਓ ਪਰਿਵਾਰਾਂ ਲਈ ਪੁਜੱਤਯੋਗਤਾ ਨੂੰ ਵਧਾਉਣ ਵਾਸਤੇ ਤਿੰਨ ਸਾਲਾਂ ਵਿੱਚ ਵਾਧੂ \$2.2 ਬਿਲੀਅਨ ਪ੍ਰਦਾਨ ਕਰ ਰਿਹਾ ਹੈ।
- ਫਸਟ ਨੇਸ਼ਨਜ਼ ਭਾਈਚਾਰਿਆਂ ਵਿੱਚ 1,800 ਤੋਂ ਵੱਧ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਧਰੀ ਹੋਈ, ਸਭਿਆਚਾਰਕ ਰੂਪ ਨਾਲ ਢੁੱਕਵੀਂ ਚਾਇਲਡ ਕੇਅਰ ਅਤੇ ਬੱਚੇ ਅਤੇ ਪਰਿਵਾਰ ਲਈ ਪ੍ਰੋਗਰਾਮ ਮੁਹੱਈਆ ਕਰ ਰਿਹਾ ਹੈ।
- ਫਸਟ ਨੇਸ਼ਨਜ਼ ਭਾਈਚਾਰਿਆਂ ਨੂੰ ਰਿਜ਼ਰਵ 'ਤੇ ਨਵੇਂ ਅਤੇ ਮੌਜੂਦਾ ਚਾਇਲਡ ਕੇਅਰ ਪ੍ਰੋਗਰਾਮਾਂ ਵਾਸਤੇ ਤਿੰਨ ਸਾਲਾਂ ਵਿੱਚ \$40 ਮਿਲੀਅਨ ਦੀ ਵਾਧੂ ਫੰਡਿੰਗ ਮੁਹੱਈਆ ਕਰ ਰਿਹਾ ਹੈ।
- ਉਨ੍ਹਾਂ ਦੀਆਂ ਤਨਖਾਹਾਂ ਵਧਾ ਕੇ ਅਤੇ ਨੌਕਰੀ ਤੇ ਰੱਖਣ, ਨੌਕਰੀ ਤੇ ਬਣਾਈ ਰੱਖਣ ਅਤੇ ਪੇਸ਼ੇਵਰ ਵਿਕਾਸ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰਕੇ ਚਾਇਲਡ ਕੇਅਰ ਪੇਸ਼ੇਵਰਾਂ ਦਾ ਸਮਰਥਨ ਕਰ ਰਿਹਾ ਹੈ।
- ਇਹ ਗਰੰਟੀ ਕਰਨ ਲਈ ਤਨਖਾਹ ਸੰਬੰਧੀ ਗੱਰਿਡ ਵਿਕਸਤ ਕਰ ਰਿਹਾ ਹੈ ਕਿ ਵਧੀਆ ਚਾਇਲਡ ਕੇਅਰ ਰੁਝੇ ਹੋਏ ਅਤੇ ਜਾਣਕਾਰ ਸਿੱਖਿਅਕਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਰਹੇ।